

ANNEXURE V

APPLICATION FORM FOR ADVANCE FOR THE PURCHASE OF
MOTOR CAR/MOTOR CYCLE/SCOOTER/MOPED

1. (i) Name of the applicant : _____
(in block letters)
- (ii) Father's Name : _____
2. Department/Office : _____
3. Station of duty : _____
4. (a) Designation : _____
- (b) Whether Gazetted or Non-Gazetted : _____
- (c) Whether belongs to SC/BC : _____
(if so, attach proof)
- (d) Whether permanent or temporary (if temporary, surety of a permanent Govt. employee be attached). _____
- (e) Date of retirement of surety : _____
5. (i) Date of entry into Govt. Service: _____
- (ii) Date of Superannuation : _____
6. Scale of Pay : _____
- (i) Detail of pay :-
- (a) Basic Pay : _____
- (b) Personal Pay : _____
- (c) Dearness Pay : _____
- (d) Total : _____
- (ii) Other allowances except House Rent Allowance :-
- (a) D.A. _____
- (b) A.D.A. _____
- (c) C.C.A. _____
- (d) Special Pay, if any :- _____
- (e) Total : _____
- (iii) Deductions :-
- (a) G.P. Fund _____

Entries in col. 4 verified

Signature of Head of Office with Seal.

- (b) Instalment on account of H.B.A. _____
- (c) Income Tax _____
- (d) G.I.S. _____
- (e) Others _____
- (f) Proposed instalment on account of conveyance advance _____
- (g) Total Deductions _____

(iv) Net payable : _____

7. Anticipated price of conveyance : _____
8. Amount of advance required : _____
9. If the price of the vehicle proposed to be purchased is more than the amount of advance, how the difference will be met _____
10. Number and rate of instalments in which the advance is desired to be repaid : _____
11. Whether advance for similar purpose was obtained previously and if so : _____
- (i) Date of drawal of the advance _____
- (ii) Date of purchase of vehicle _____
- (iii) Date of submission of hypothecation deed _____
- (iv) The amount of advance/and or interest thereon still outstanding, if any _____
- (v) Reasons for purchase of the proposed conveyance _____
- (vi) Whether the conveyance purchased with the previous advance has been sold, if so, the sale proceeds of the same _____
12. Whether the intention is to purchase : _____
- (a) A new or old motor car/scooter/motor cycle/moped : _____
- (b) If the intention is to purchase motor car/motor cycle/scooter/moped through a person other _____

than a regular or reputed dealer or agent, has the previous sanction of the competent authority obtained, as required under the rules ?

13. Documentary proof to show that negotiation has been made and that delivery will be taken within one month from the date of withdrawal of advance from treasury _____
14. Name of the Treasury/Sub-Treasury from where funds are to be drawn _____
15. Certificates :
- (a) Certified that the information given above is complete and true.
 - (b) Certified that I have not taken delivery of the motor cycle/scooter/motor car/moped for which I have applied for the advance.
 - (c) Certified that I have completed negotiation for the purchase of motor car/motor cycle/scooter/moped and will take possession of the conveyance before the expiry of one month from the date of drawal of advance, and in the event of my failure to purchase the conveyance within one month of the drawal of advance, I undertake to refund the entire advance together with interest in lumpsum.
 - (d) Certified that I shall insure the vehicle from the date of taking delivery thereof.
 - (e) Certified that I am unable to make the purchase without the loan applied for.
 - (f) Certified that agreement in P.F.R. Form No. 18 has been executed.

Station :

Signature of the applicant _____

Dated :

Designation _____

Deptt./Office in
which employed : _____

(TO BE COMPLETED BY THE APPLICANT'S HEAD OF OFFICE)

No. _____

Dated _____

Forwarded to the Secretary to Government, Punjab, Department of Finance (Loans Cell) S.C.O. No. 110-111, Sector 17-C, Chandigarh for earmarking of funds to the extent of Rs. _____.

2. It is certified that the particulars given above have been checked with reference to the records of the department and the advance applied for is admissible.

3. Certified that the carry home salary of Shri _____ will not fall short of 40% of his gross emoluments on account of various deductions including the deduction on account of this advance as per details shown in column 6 of the application.

4. Certified that the possession of conveyance by the officer/official is in public interest.

5. Certified that the value of the conveyance being purchased is not less than the amount of advance recommended and that it will serve as a good security in the shape of mortgage.

6. The recovery of advance will be made in _____ instalments at the rate of Rs. _____ monthly and interest accrued thereon in _____ instalments.

7. It is certified that the original documents with appropriate stamp fee, where required, have been kept in the record of this office.

Signature of the Authority
competent to sanction the
advance.

7.52 ਵਿਭਾਗ :- ਸਰਕਾਰੀ ਕਰਮਚਾਰੀਆਂ ਨੂੰ ਮਕਾਨ ਉਸਾਰੀ ਕਰਵਾਉਣ/ਮੋਟਰ ਵਾਹਣ ਦੀ ਖਰੀਦ ਲਈ ਕਰਵਾ-ਦੰਡਿਤ ਵਿਆਜ ਦੀਆਂ ਦਰਾਂ ਨਿਰਧਾਰਿਤ ਕਰਨ ਸਬੰਧੀ ।

ਆਪ ਜੀ ਧਿਆਨ ਪੰਜਾਬ ਵਿੱਤੀ ਨਿਯਮਾਂਵਲੀ ਜਿਲਦ-1 ਦੇ ਨਿਯਮ 10.15 ਅਧੀਨ ਨੋਟ 4 ਵੱਲ ਦਿਵਾਉਣ ਦੀ ਹਦਾਇਤ ਹੋਈ ਹੈ, ਜਿਸ ਅਨੁਸਾਰ ਜਿਥੇ ਸਰਕਾਰੀ ਕਰਮਚਾਰੀ ਵੱਲੋਂ ਸਰਕਾਰ ਤੋਂ ਲਏ ਗਏ ਕਰਜ਼ੇ ਦੀ ਗਲਤ ਵਰਤੋਂ ਕੀਤੀ ਗਈ ਹੋਵੇ ਜਾਂ ਕਰਜ਼ੇ ਦੀ ਮਨਜ਼ੂਰੀ ਨਾਲ ਸਬੰਧਿਤ ਕਿਸੇ ਇਕ ਜਾਂ ਸਾਰੀਆਂ ਸ਼ਰਤਾਂ ਦੀ ਪਾਲਣਾ ਨਾ ਕੀਤੀ ਗਈ ਹੋਵੇ ਜਾਂ ਕਰਜ਼ੇ ਦੀ ਵਰਤੋਂ ਲਈ ਨਿਰਧਾਰਿਤ ਸਮੇਂ ਤੋਂ ਵੱਧ ਸਮੇਂ ਲਈ ਕਰਵਾ ਆਪਣੇ ਕੋਲ ਰੱਖ ਲਿਆ ਗਿਆ ਹੋਵੇ, ਤਾਂ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਿਰਧਾਰਿਤ ਦਰ ਅਨੁਸਾਰ ਦੰਡਿਤ ਵਿਆਜ ਚਾਰਜ ਕੀਤਾ ਜਾਵੇਗਾ । ਹੁਣ ਤੱਕ ਇਕ ਹੀ ਦਰ ਭਾਵ $3\frac{1}{2}\%$ ਸਲਾਨਾ ਦੇ ਹਿਸਾਬ ਨਾਲ ਦੰਡਿਤ ਵਿਆਜ ਵਸੂਲਿਆ ਜਾਂਦਾ ਰਿਹਾ ਹੈ । ਪ੍ਰੰਤੂ ਕਈ ਬੇਨਿਯਮਤੀਆਂ ਗੰਭੀਰ ਕਿਸਮ ਦੀਆਂ ਹੁੰਦੀਆਂ ਹਨ ਅਤੇ ਕਈ ਇੰਨੀਆਂ ਗੰਭੀਰ ਨਹੀਂ ਹੁੰਦੀਆਂ । ਇਸ ਲਈ ਵਖਰੀ ਵਖਰੀ ਕਿਸਮ ਦੀਆਂ ਬੇਨਿਯਮਤੀਆਂ ਲਈ ਦੰਡਿਤ ਵਿਆਜ ਦੀਆਂ ਕੀ ਵੱਖਰੀਆਂ-2 ਦਰਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜੋ ਕਿ ਹੇਠਾਂ ਅਨੁਸਾਰ ਹੋਣਗੀਆਂ :-

ਬੇਨਿਯਮਤੀ ਦੀ ਕਿਸਮ

ਦੰਡਿਤ ਵਿਆਜ ਦੀ ਦਰ

- (ੳ) ਮਕਾਨ ਉਸਾਰੀ/ਮਕਾਨ ਦੀ ਖਰੀਦ/ਪਲਾਟ ਦੀ ਖਰੀਦ/ਮਕਾਨ ਦੀ ਮੁਰੰਮਤ/ਵਾਧੇ ਲਈ ਲਿਆ ਕਰਵਾ ਜਾਂ ਮੋਟਰ ਵਾਹਣ ਦੀ ਖਰੀਦ ਲਈ ਲਿਆ ਕਰਵਾ ਜੋ ਕਿ ਕਿਸੇ ਹੋਰ ਮੰਤਵ ਲਈ ਵਰਤ ਲਿਆ ਗਿਆ ਹੋਵੇ । ਦੰਡਿਤ ਵਿਆਜ ਦੀ ਦਰ ਦਿੱਤੇ ਗਏ ਕਰਜ਼ੇ ਦੀ ਵਿਆਜ ਦੀ ਦਰ ਦੇ ਬਰਾਬਰ ਹੋਵੇਗੀ ।
- (ਅ) ਮਕਾਨ ਉਸਾਰੀ/ਮਕਾਨ ਦੀ ਖਰੀਦ/ਪਲਾਟ ਦੀ ਖਰੀਦ/ਮਕਾਨ ਦੀ ਮੁਰੰਮਤ/ਵਾਧੇ ਲਈ ਕਰਜ਼ੇ ਜਾਂ ਮੋਟਰ ਵਾਹਣ ਦੀ ਖਰੀਦ ਲਈ ਕਰਜ਼ੇ ਨਾਲ ਸਬੰਧਿਤ ਸ਼ਰਤਾਂ ਵਿਚੋਂ ਕਿਸੇ ਇਕ ਜਾਂ ਸਾਰੀਆਂ ਸ਼ਰਤਾਂ, ਜਿਵੇਂ ਮਾਰਟਗੇਜ ਡੀਡ ਸਮੇਂ ਸਿਰ ਅਮਲ ਵਿਚ ਨਾ ਲਿਆਉਣਾ, ਲੋੜੀਂਦੇ ਦਸਤਾਵੇਜ਼ ਸਰਕਾਰ ਕੋਲ ਪੇਸ਼ ਨਾ ਕਰਨੇ, ਵਿਭਾਗੀ ਮਨਜ਼ੂਰੀ ਤੋਂ ਬਿਨਾਂ ਕਿਸੇ ਹੋਰ ਮਕਾਨ/ਪਲਾਟ/ਮੋਟਰ ਵਾਹਣ ਦੀ ਖਰੀਦ ਕਰਨਾ, ਆਦਿ ਅਤੇ ਸਰਕਾਰ ਵੱਲੋਂ ਲਗਾਈ ਕੋਈ ਹੋਰ ਸ਼ਰਤ ਦੀ ਪਾਲਣਾ ਨਾ ਕਰਨਾ ਜਾਂ ਨਿਰਧਾਰਤ ਸਮੇਂ ਵਿੱਚ ਕਰਨ ਵਿੱਚ ਦੇਰੀ ਕਰਨੀ । ਜਿਸ ਦਰ ਤੇ ਕਰਵਾ ਦਿੱਤਾ ਗਿਆ ਹੋਵੇ, ਉਸ ਦਰ ਦੇ 50% ਦੇ ਬਰਾਬਰ ਦੰਡਿਤ ਵਿਆਜ ਦੀ ਦਰ ਹੋਵੇਗੀ ।

(ੲ) ਜੇਕਰ ਕਰਚਦਾਰ ਕਰਮਚਾਰੀ ਵੱਲੋਂ ਪਲਾਟ/ਮਕਾਨ ਦੀ ਖਰੀਦ ਜਾਂ ਮੋਟਰ ਵਾਹਣ ਦੀ ਖਰੀਦ ਲਈ ਲਏ ਗਏ ਕਰਚੇ ਨਾਲ ਨਿਰਧਾਰਿਤ ਸਮੇਂ ਦੇ ਅੰਦਰ ਪਲਾਟ/ਮਕਾਨ ਦੀ ਖਰੀਦ ਜਾਂ ਮੋਟਰ ਵਾਹਣ ਦੀ ਖਰੀਦ ਨਾ ਕੀਤੀ ਗਈ ਹੋਵੇ ਭਾਵ ਕਰਚੇ ਦੀ ਰਕਮ ਨੂੰ ਨਿਰਧਾਰਿਤ ਸਮੇਂ ਤੋਂ ਵੱਧ ਸਮੇਂ ਲਈ ਕਰਚਦਾਰ ਕਰਮਚਾਰੀ ਵੱਲੋਂ ਆਪਣੇ ਕੋਲ ਰੱਖਿਆ ਗਿਆ ਹੋਵੇ ।

-ਉਹੀ-

ਦੰਡਿਤ ਵਿਆਜ ਉਪਰੋਕਤ ਦੁਆਰਾ ਅਨੁਸਾਰ ਜਮਾਂ ਕਰਵਾਉਣ ਉਪਰੰਤ ਕੇਸ ਪ੍ਰਬੰਧਕੀ ਵਿਭਾਗ ਰਾਹੀਂ ਵਿੱਤ ਵਿਭਾਗ ਨੂੰ ਬੇਨਿਯਮਤੀ ਨੂੰ ਨਿਯਮਿਤ ਕਰਨ ਲਈ ਭੇਜਿਆ ਜਾਇਆ ਕਰੇਗਾ ।

2. ਦੰਡਿਤ ਵਿਆਜ ਦੀਆਂ ਉਪਰੋਕਤ ਦਰਾਂ ਉਹਨਾਂ ਕੇਸਾਂ ਤੇ ਲਾਗੂ ਹੋਣਗੀਆਂ ਜਿਹਨਾਂ ਵਿੱਚ ਕਰਚੇ ਦੀ ਰਕਮ ਖਜ਼ਾਨੇ ਵਿੱਚ ਮਿਤੀ 1 ਨਵੰਬਰ, 1992 ਨੂੰ ਜਾਂ ਉਸ ਤੋਂ ਬਾਅਦ ਵਿੱਚ ਡਰਾਅ ਕੀਤੀ ਗਈ ਹੋਵੇ ।

ਨੰ: ਵਿ. ਵਿ. ਕਰਚਾ--ਐਸ. ਓ. -1-92/5/19165, ਮਿਤੀ 20 ਅਕਤੂਬਰ, 1992

7.53 ਵਿਭਾਗ :--ਦਿੱਲੀ ਵਿਕਾਸ ਅਥਾਰਿਟੀ ਦੀ "ਸੈਲਫ ਫਾਈਨਾਨਸਿੰਗ ਹਾਊਸਿੰਗ ਰਜਿਸਟਰੇਸ਼ਨ ਸਕੀਮ" ਅਧੀਨ ਫਲੈਟ ਦੀ ਖਰੀਦ ਲਈ ਸਰਕਾਰੀ ਕਰਮਚਾਰੀਆਂ ਨੂੰ ਕਰਚਾ ਦੇਣ ਸਬੰਧੀ ।

ਉਪਰੋਕਤ ਵਿਸ਼ੇ ਤੇ ਇਸ ਦਫਤਰ ਦੇ ਪੱਤਰ ਨੰ: 5305-ਐਫ. ਡੀ. ਕਰਚਾ ਸੈਲ-82/6459, ਮਿਤੀ 27 ਮਈ, 1982 ਦੇ ਹਵਾਲੇ ਵਿੱਚ ।

2. ਇਸ ਵਿਭਾਗ ਦੇ ਹਵਾਲਾ ਅਧੀਨ ਪੱਤਰ ਰਾਹੀਂ ਦਿੱਲੀ ਡਿਵੈਲਪਮੈਂਟ ਅਥਾਰਿਟੀ ਤੋਂ ਸੈਲਫ ਫਾਈਨਾਨਸਿੰਗ ਹਾਊਸਿੰਗ ਰਜਿਸਟਰੇਸ਼ਨ ਸਕੀਮ ਅਧੀਨ ਬਣੇ ਬਣਾਏ ਫਲੈਟ ਦੀ ਖਰੀਦ ਲਈ ਸਰਕਾਰੀ ਕਰਮਚਾਰੀਆਂ ਨੂੰ ਕਰਚਾ ਦੇਣ ਦਾ ਉਪਬੰਧ ਕੀਤਾ ਗਿਆ ਸੀ । ਇਸ ਕਰਚੇ ਦੀਆਂ ਸ਼ਰਤਾਂ ਅਨੁਸਾਰ ਕਰਚਦਾਰ ਕਰਮਚਾਰੀ ਉਸ ਦੇ ਸਬੰਧਿਤ ਵਿਭਾਗ ਅਤੇ ਦਿੱਲੀ ਵਿਕਾਸ ਅਥਾਰਿਟੀ ਵਿਚਕਾਰ ਤਰੈ-ਪਾਰਟੀ ਇਕਰਾਰਨਾਮਾ ਅਮਲ ਵਿੱਚ ਲਿਆਂਦਾ ਜਾਂਦਾ ਹੈ । ਇਸ ਇਕਰਾਰਨਾਮੇ ਦੇ ਨਿਰਧਾਰਿਤ ਪਰਫਾਰਮੇ ਦਾ ਨਮੂਨਾ ਵੀ ਇਸ ਵਿਭਾਗ ਦੇ ਉਪਰੋਕਤ ਪੱਤਰ ਰਾਹੀਂ ਸਰਕੂਲੇਟ ਕੀਤਾ ਗਿਆ ਸੀ । ਡੀ. ਡੀ. ਏ. ਵੱਲੋਂ ਇਸ ਪਰਫਾਰਮੇ ਵਿੱਚ ਕੁੱਝ ਸੋਧ ਕਰ ਦਿੱਤੀ ਗਈ ਏ । ਇਸ ਲਈ ਪੰਜਾਬ ਸਰਕਾਰ ਦੇ ਕਰਮਚਾਰੀਆਂ ਵੱਲੋਂ ਹੁਣ ਤਰੈ-ਪਾਰਟੀ ਇਕਰਾਰਨਾਮਾ ਸੋਧੇ ਅਨੁਸਾਰ ਹੀ ਡੀ. ਡੀ. ਏ. ਨਾਲ ਐਗਜ਼ੀਕਿਊਟ ਕਰਵਾਇਆ ਜਾਇਆ ਕਰਨਾ ਹੈ । ਇਸ ਨਿਰਧਾਰਤ ਪਰਫਾਰਮੇ ਦੀ ਨਮੂਨਾ ਕਾਪੀ ਨੱਥੀ ਕੀਤੀ ਜਾਂਦੀ ਹੈ । ਅੱਗੋਂ ਤੋਂ ਇਸ ਮੰਤਵ ਲਈ ਕਰਚਾ ਲੈਣ ਵੇਲੇ ਕਰਚਾ ਦਰਖਾਸਤ ਨਾਲ ਨੱਥੀ ਪਰਫਾਰਮੇ ਅਨੁਸਾਰ ਹੀ ਤਰੈ-ਪਾਰਟੀ ਇਕਰਾਰਨਾਮਾ ਲਗਾਇਆ ਜਾਵੇ ।

ਨੰ: ਵਿ. ਵਿ. ਕਰਚਾ-92/ਪੀ. 38 (II) /20767, ਮਿਤੀ 25 ਨਵੰਬਰ, 1992

FORM OF TRIPARTITE AGREEMENT TO BE EXECUTED AT THE TIME OF
DRAWING AN ADVANCE BY A CENTRAL GOVERNMENT SERVANT FOR
PURCHASE OF FLAT UNDER THE SELF FINANCING HOUSING
REGISTRATION SCHEME OF THE DELHI
DEVELOPMENT AUTHORITY

This Agreement made this _____ day of
_____ One Thousand Nine Hundred _____ between
Shri _____ son of Shri _____
_____ resident of _____
at present serving as _____

hereinafter called the "Borrower". (which expressed shall unless
excluding by or repugnant to the context be deemed to include his/
her heirs, executors, administrators and legal representatives) of the
first part Delhi Development Authority, a statutory Body having its
office at Vikas Sadan, New Delhi. Hereinafter called "the
Authority" of the Second part and the Governor of Punjab
hereinafter called the Government of the Third Part.

"Whereas the borrower desires to purchase a ready built flat
from the Authority under its Self Financing Housing Registration
Scheme hereinafter referred to as "the said scheme" which
envisages allotment of ready built flats within a period of
2½ years and payment of the cost of construction in instalments as
mentioned in the brochure of the said scheme.

AND WHEREAS the borrower has under the provisions of the
rules framed by the Government to regulate the grant of advance to
the Punajb Government Servant for building houses etc. (hereinafter
referred to as "the said Rules" including any modification thereof)
applied to the Government for an advance of Rs. _____
to purchase a flat under the said scheme and the Government have
sanctioned an advance of Rs. _____ to the
Borrower,--vide the Department _____
(letter No. _____)

dated _____ a copy of which is annexed to
those present for the purpose for aid on the terms and conditions
set forth therein.

In consideration of the sum of Rs. 10,000 (Rs. Ten thousand
only) already deposited by the Borrower as initial amount of
registration deposit with the Authority under the said scheme for
the purchase of a ready built flat and the sum of Rs. _____
(insert the amount of advance sanctioned to be paid by the
Government directly to the Authority on behalf of borrower) it is
hereby agreed to by and between the parties is hereto as follows :—

1. On the receipt of an assurance from the Authority that the
flat will be allotted to the Government servant the borrower

herein, the amount of House Building Advance permissible will be sanctioned to the borrower but the actual payment will be made to the Authority directly by the Government as follows :—

- (a) 25% of the tentative cost of dwelling unit (including the amount paid as registration deposit). Within one month of the date of the demand letter after the allocation by draw of lots; and
- (b) 65% of the tentative cost of dwelling unit in three instalments amounting to 20% 25% and 20% respectively on demand at any time after three months of the date of the issue of demand letter after the allocation of draw of plots.
- (c) The final price of the flat will be determined before taking possession of the flat and 10% or the balance of the amount will be paid at the time of taking possession.

The amount in excess of the amount of H.B.A. permissible & sanctioned to the Borrower will be paid by the borrower to the Authority directly so as to make the payment to the D.D.A. in the manner as mentioned herein before.

In case there is any delay in payment of the instalment by the Government or the borrower in other case it will be treated a default on the part of the borrower shall be liable to pay a penalty @ 12% p.a. on delayed payment of 1st month and 18% on 2nd month and subsequent months.

2. The Authority will maintain a separate account for the borrower and adjust the payment of advance received pay it from the Government against the cost of construction of a particular category or flat applied by him.

3. On completion of the flat, its possession will be handed over to the borrower forthwith alongwith the title thereto on lease hold right basis who will mortgage the flat within days to the Governor of Punjab as security for the said advance. He should also furnish all the necessary certificates for the purpose of registration.

4. The cost of the flat, if in excess of the amount of the House Building Advance sanctioned, will be borne and paid by the borrower.

5. The borrower is to repay to the Government, the said amount of Rs. _____ (insert full amount sanctioned with interest calculated in accordance with paragraph 7 mentioned below by _____ (number of instalments to be filled in monthly instalments of Rs. _____ from his pay commencing

from the month of _____ one Thousand Nine Hundred _____
 or from the month following obtaining of the possession of the
 flat whichever is earlier and the borrower hereby authorises
 the Government to make such deductions from his monthly pay,
 leave salary and subsistence allowance bills.

6. If the borrower wants to withdraw from the scheme or fails to pay the balance amount representing the difference between the House Building Advance sanctioned by the Government and the actual cost of the House/Flat or quits the service of the Government or dies the amount of the house building advance will be refunded forth with to the Government. The amount of initial deposit of Rs. 10,000 (Rupees Ten thousand only) will be refunded to the borrower or his legal heirs as the case may be, by the Authority after deducting such amount as may be payable by him as communicated in the brochure:

Provided, however, in the event the borrower quits the service of the Government or dies the authority may, in its absolute discretion, allow the borrower or his legal heirs, if they choose so, as the case may be, to deposit the amount refunded to the Government as mentioned hereinabove and upon an undertaking by the borrower or his legal heirs, as the case may be, to pay such further sum or sums as may have been payable by him under these presents to the Authority:

Provided further that in the event the borrower quits the service of the Government or dies, as the case may be, the terms of this agreement as applicable to the Authority and the borrower shall be deemed to continue and shall always be deemed to have been continued irrespective of the fact that in relation to the Government this Agreement has come to an end.

7. The rate of interest of H.B.A. will be in accordance with orders of the Government of Punjab, issued in that regard from time to time.

8. The stamp duty if any payable on these presents shall be borne and paid by the Government.

In witness whereof the Borrower _____ has hereinto set his hand and Shri _____ of the Delhi Development Authority has hereinto set his hand Shri _____

in the Office of _____ for and on behalf
of the Governor of Punjab has hereinto set his hand.

Signature of the Borrower.

Ist Witness :

Address :

Occupation :

2nd Witness :

Address :

Occupation :

Signed by Shri _____ of the Delhi
Development Authority in the presence of :--

1. _____

2. _____

Signed by Shri _____ in the Department/
Office _____ for and on behalf of
the Governor of Punjab.

Schedule of the property

All that Flat No. _____ Category _____

Name of the Colony _____

Allocation letter No. and Date _____

7.54 ਵਿਸ਼ਾ :--ਸਰਕਾਰੀ ਕਰਮਚਾਰੀ ਦੇ ਸੇਵਾ ਕਾਲ ਦੌਰਾਨ ਮੌਤ ਹੋ ਜਾਣ ਕਾਰਨ ਮਕਾਨ ਉਸਾਰੀ
ਲਈ ਅਤੇ ਮੋਟਰ ਵਾਹਣ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਬਕਾਇਆ ਰਕਮ
ਨੂੰ ਵੱਟੇ ਖਾਤੇ ਪਾਉਣ ਸਬੰਧੀ ।

ਉਪਰੋਕਤ ਵਿਸ਼ੇ ਤੇ ਇਸ ਵਿਭਾਗ ਦੇ ਪੱਤਰ ਨੰ: ਐਫ.ਡੀ.ਕਰਜ਼ਾ-88-ਐਸ.ਓ.1/6931,
ਮਿਤੀ 21 ਜੂਨ, 1988 ਦੇ ਹਵਾਲੇ ਵਿੱਚ ।

2. ਸਰਕਾਰੀ ਕਰਮਚਾਰੀ ਦੇ ਸੇਵਾ ਕਾਲ ਦੌਰਾਨ ਉਸ ਦੀ ਮਿਰਤੂ ਹੋਣ ਦੀ ਹਾਲਤ ਵਿੱਚ
ਉਸ ਵੱਲੋਂ ਬਾਕੀ ਬਚਦੀ ਮਕਾਨ ਉਸਾਰੀ/ਮੋਟਰ ਵਾਹਣ ਦੀ ਖਰੀਦ ਲਈ ਲਏ ਗਏ ਕਰਜ਼ੇ ਦੀ ਰਕਮ ਨੂੰ
ਵੱਟੇ ਖਾਤੇ ਪਾਉਣ ਸਬੰਧੀ ਸਮਾਂ-ਸਮਾਂ ਕੀਤੀਆਂ ਹਦਾਇਤਾਂ ਅਨੁਸਾਰ ਕਰਜ਼ੇ ਦੀ ਬਾਕੀ ਖੜੀ ਰਕਮ ਅਤੇ

ਉਸ ਕਰਢੇ ਦੇ ਵਿਆਜ ਦੀ ਰਕਮ ਨੂੰ ਵੱਟੋ ਖਾਤੇ ਪਾਉਣ ਦੇ ਤਰੀਕੇ ਸਬੰਧੀ ਵੱਖ-ਵੱਖ ਵਿਭਾਗਾਂ ਵਿੱਚ ਇਕਸੁਰਤਾ ਨਹੀਂ ਹੈ ਕਿਉਂਕਿ ਵੱਖਰੇ-ਵੱਖਰੇ ਵਿਭਾਗਾਂ ਵੱਲੋਂ ਇਸ ਮੰਤਵ ਲਈ ਵੱਖਰੇ-ਵੱਖਰੇ ਲੇਖਾ ਮੱਦਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਮਹਾਂਲੇਖਾਕਾਰ ਦੀਆਂ ਕਿਤਾਬਾਂ ਵਿੱਚ ਬੁਕਿੰਗ ਠੀਕ ਨਹੀਂ ਹੁੰਦੀ। ਇਸ ਲਈ ਵਿਭਾਗਾਂ ਵਿੱਚ ਇਕਸੁਰਤਾ ਲਿਆਉਣ ਲਈ ਇਹ ਦਸਿਆ ਜਾਂਦਾ ਹੈ ਕਿ ਅੱਗੇ ਤੋਂ ਅਜਿਹੇ ਕੇਸਾਂ ਵਿੱਚ ਬਕਾਇਆ ਖੜੀ ਰਕਮ ਅਤੇ ਵਿਆਜ ਨੂੰ ਪੰਜਾਬ ਵਿੱਤੀ ਨਿਯਮਾਂਵਲੀ ਜ਼ਿਲਦ-1 ਦੇ ਨਿਯਮ 10.10 ਅਨੁਸਾਰ ਸਬੰਧਿਤ ਵਿਭਾਗ ਦੇ ਤਨਖਾਹ ਵਾਲੇ ਹੋਡ ਨੂੰ ਡੈਬਿਟ (Debit) ਕੀਤਾ ਜਾਣਾ ਹੈ ਅਤੇ ਸਬੰਧਿਤ ਕਰਚਾ ਹੋਡ "7610-ਸਰਕਾਰੀ ਕਰਮਚਾਰੀਆਂ ਨੂੰ ਕਰਢੇ, ਆਦਿ ਨੂੰ ਕਰੈਡਿਟ (Credit) ਕੀਤਾ ਜਾਣਾ ਹੈ। ਇਸੇ ਤਰ੍ਹਾਂ ਵਿਆਜ ਦੀ ਰਕਮ ਦੇ ਸਬੰਧ ਵਿੱਚ ਵੀ ਸਬੰਧਿਤ ਵਿਭਾਗ ਦੇ ਤਨਖਾਹ ਵਾਲੇ ਹੋਡ ਨੂੰ ਡੈਬਿਟ (Debit) ਕੀਤਾ ਜਾਵੇ ਅਤੇ ਲੇਖਾ ਹੋਡ "0049-ਵਿਆਜ ਪ੍ਰਾਪਤੀਆਂ" ਨੂੰ ਕਰੈਡਿਟ (Credit) ਕੀਤਾ ਜਾਵੇ !

ਨੰ: 1261-ਵਿ.ਵਿ.ਕਰਚਾ-92/ਪੀ.32/20989, ਮਿਤੀ 1 ਦਸੰਬਰ, 1992

7.55 Subject :—Rate of interest to be charged on loans and Advances to the Undertakings and to the Employee of the State Government during the year 1992-93.

It is to invite a reference to this Department's circular letter issued,--vide No. 6/1/91-2FBII/7801, dated the 30th September, 1991, on the subject noted above and to say that the Governor of Punjab has been pleased to decide that interest shall be charged on Loans advanced or to be advanced by the State Government to the public Undertakings including the Punjab State Electricity Board, the Punjab State Co-operative Supply and Marketing Federation and the State Housing Development Board during the year 1992-93 at the following rates namely :--

(Interest rate)
(percent per annum)

I. Public Undertakings

Including Punjab State Co-operative Supply and Marketing Federation and State Development Housing Board but excluding Punjab State Electricity Board and Pepsu Road Transport Corporation.

- | | |
|---|-------|
| (i) Investment Loans | 17 |
| (ii) Working Capital Loans and Loans to meet cash losses (maximum maturity period five Years) | 19.50 |

II. Punjab State Electricity Board and Pepsu Road Transport Corporation

- | | |
|---|----|
| (i) Investment Loans | 14 |
| (ii) Working Capital Loans and Loans to meet cash losses (maximum maturity period five years) | 18 |

These rates will not, however, apply to :--

- (a) Capital contribution made by the State Government to the Pepsu Road Transport Corporation which will be charged interest at 11.75% per annum.
- (b) Short term loan assistance received from the Government of India for the purchase and distribution of agricultural inputs, which is passed on by the State Government to the Institutional Agencies (Public Undertakings) concerned at the rate of interest half a percent more than that charged by the Government of India in accordance with the conditions on which that Government provides this assistance; and
- (c) Loans advanced by the State Government to the Punjab State Co-operative Supply and Marketing Federation and the Punjab State Civil Supplies Corporation for the purchase of gunny bales which will be charged interest at the rate at which money is borrowed by the State Government from the State Bank of India for financing the food procurement operations.

2. The Governor of Punjab is further pleased to decide that loans to Government employees advanced or to be advanced during the year 1992-93 shall bear interest as follows :--

- | | |
|--|------------------|
| (a) For House Building | 12.00% per annum |
| (b) For the purchase of vehicles and other purposes. | 12.00% per annum |

3. It is clarified that the rates of interest for the schematic loans to be advanced to the Public Undertakings will be determined by the Government keeping in view the nature and the objectives of the scheme concerned for which a separate sanction determining the rates of interest applicable in each case will be issued.

4. The Governor of Punjab has also been pleased to decide that where repayments of principal and payment of interest are not made according to the prescribed time schedule, penal interest at the rate $3\frac{1}{2}\%$ shall be charged on the defaulted amount for the defaulted period, in addition to the prescribed rate of interest.

7.56 Subject.—House Building Advance to Government employees Insurance of Houses.

Kindly refer to this Department letter No. 866-FD-Loans-91/P.83/4346, dated the 25th February, 1991 on the subject cited above.

2. The Government of Punjab, Department of Finance, --vide their Notification No. 2(I)-2FCD-88/8360, dated the 14th September, 1988, inserted clause (VI-A) in rule 10.16 of Punjab Financial Rules, Volume-I, which, *inter alia*, provided that a Government employee shall, immediately on completion of the house get the house insured at his own post with the New India Insurance Company Limited, the Oriental Insurance Company Limited, United India Insurance Company Limited or the National Insurance Company Limited, which are under the superintendence and control of the General Insurance Corporation of India, a Government Company formed in accordance with the provisions of the Companies Act, 1956 as laid down under section 9 of the General Insurance Business (Nationalisation) Act, 1972, against damage by fire, flood and lightning for a sum not less than the amount of the advance obtained from the Government and shall keep the house so insured till the advance together with interest is fully repaid and shall deposit the insurance policy with the Government. It is expected that compliance of this rule is already being made by all the departments. However, in order to ensure its proper compliance it has been decided to insert a clause to this effect in the terms and conditions of the sanctions of advance which are issued by the departments, regarding house building advance for the construction of house/repair/additions of house/purchase of built up house. It is requested that new condition at Sr. No. (v) of para 2 of such sanctions, the model proforma of which are printed at pages 292 (Annexure I), 298 (Annexure III) and 306 (Annexure V) of F.D. Manual, [Manual of Instructions of Department of Finance (1984 Edition)] may be inserted as under.

**Page 292 and 298 of F.D. Manual
(Annexure I & III)**

2(v) "The Government employee shall, immediately on completion of house get the house insured at his own cost, as laid down in Rule 10.16 (VI-A) of the Punjab Financial Rules, Volume-I".

**Page 306 of the F.D. Manual
(Annexure-V)**

2(v) "The Government employee shall, immediately on purchase of house get the house insured at his own cost, as laid down in Rule 10.16 (VI-A) of the Punjab Financial Rule, Volume-I".

There shall be no change in the other terms and conditions of these sanctions.

It is requested that strict compliance of the above instructions/rules may be ensured.

(No. FD-Loans-50-1-93/P.83/3768, dated the 15th March, 1993).

DEARNESS ALLOWANCE

9.83 Subject.--Grant of Dearness Relief to the Pensioners/Family Pensioners of the Government of Punjab.

It is to invite a reference to Punjab Government letter No. 16/66/84-1FP111/8542, dated the 28th October, 1991 issued by this Department on the subject noted above and to say that the Governor of Punjab is pleased to decide that Dearness Relief shall be paid to the pensioners/family pensioners of the Government of Punjab to compensate them for the rise in the cost of living beyond Average Consumer Price Index level 608 at the following rates with effect from 1st January, 1992 in supersession of the rates mentioned in the letter referred to above:--

| Pension/Family Pension per month admissible with effect from 1st January, 1986 at CPI 608 | Rate of Dearness Relief per month |
|---|--|
| (i) Not exceeding Rs. 1,750 | .. 71% of pension/family pension. |
| (ii) Exceeding Rs. 1,750 but not exceeding Rs. 3,000 | .. 53% of pension/family pension subject to a minimum of Rs. 1,243. |
| (iii) Exceeding Rs. 3,000 | .. 46% of pension/family pension subject to a minimum of Rs. 1,590. |

1.2. Payment of Dearness Relief involving a fraction of a rupee shall be rounded off to the next higher rupee.

1.3. Other provisions contained in Finance Department letter No. 16/66/84-1FP111/8181, dated the 15th July, 1987 governing the grant of Dearness Relief to the pensioners/family pensioners will remain unchanged.

1.4. A ready Reckoner showing Dearness Relief payable with effect from 1st January, 1992 onward in terms of these orders is enclosed.

2. The expenditure involved will be debited to the Head "2071--Pension and other Retirement Benefits".

3. The liability in respect of pre-1st November, 1966 service of the Pensioners and their family pensioners shall be divisible amongst the successor States of the erstwhile State of Punjab, i.e., Punjab, Haryana, Himachal Pradesh and Union Territory, Chandigarh in terms of the 14th Schedule of Punjab Reorganisation Act, 1966.

No. 16/66/84-1FPIII/4167, dated Chandigarh the 19th May, 1972.

READY RECKONER

e.--P/FP=Pension/Family Pension, DR=Dearness Relief from 1st
 ary, 1992)

375-467

| | | |
|---------|---------|---------|
| 375-376 | 377-377 | 378-378 |
| 267 | 268 | 269 |
| 379-380 | 381-381 | 382-383 |
| 270 | 271 | 272 |
| 384-384 | 385-385 | 386-387 |
| 273 | 274 | 275 |
| 388-388 | 389-390 | 391-391 |
| 276 | 277 | 278 |
| 392-392 | 393-394 | 395-395 |
| 279 | 280 | 281 |
| 396-397 | 398-398 | 399-400 |
| 282 | 283 | 284 |
| 401-401 | 402-402 | 403-404 |
| 285 | 286 | 287 |
| 405-405 | 406-407 | 408-408 |
| 288 | 289 | 290 |
| 409-409 | 410-411 | 412-412 |
| 291 | 292 | 293 |
| 413-414 | 415-415 | 416-416 |
| 294 | 295 | 296 |
| 417-418 | 419-419 | 420-421 |
| 297 | 298 | 299 |
| 422-422 | 423-423 | 424-425 |
| 300 | 301 | 302 |
| 426-426 | 427-428 | 429-429 |
| 303 | 304 | 305 |
| 430-430 | 431-432 | 433-433 |
| 306 | 307 | 308 |
| 434-435 | 436-436 | 437-438 |
| 309 | 310 | 311 |
| 439-439 | 440-440 | 441-442 |
| 312 | 313 | 314 |
| 443-443 | 444-445 | 446-446 |
| 315 | 316 | 317 |
| 447-447 | 448-449 | 450-450 |
| 318 | 319 | 320 |
| 451-452 | 453-453 | 454-454 |
| 321 | 322 | 323 |
| 455-456 | 457-457 | 458-459 |
| 324 | 325 | 326 |
| 460-460 | 461-461 | 462-463 |
| 327 | 328 | 329 |
| 464-464 | 465-466 | 467-467 |
| 330 | 331 | 332 |

468-560

| | | | |
|------|---------|---------|---------|
| P/FP | 468-469 | 470-470 | 471-471 |
| DR | 333 | 334 | 335 |
| P/FP | 472-473 | 474-474 | 475-476 |
| DR | 336 | 337 | 338 |
| P/FP | 477-477 | 478-478 | 479-480 |
| DR | 339 | 340 | 341 |
| P/FP | 481-481 | 482-483 | 484-484 |
| DR | 342 | 343 | 344 |
| P/FP | 485-485 | 486-487 | 488-488 |
| DR | 345 | 346 | 347 |
| P/FP | 489-490 | 491-491 | 492-492 |
| DR | 348 | 349 | 350 |
| P/FP | 493-494 | 495-495 | 496-497 |
| DR | 351 | 352 | 353 |
| P/FP | 498-498 | 499-500 | 501-501 |
| DR | 354 | 355 | 356 |
| P/FP | 502-502 | 503-504 | 505-505 |
| DR | 357 | 358 | 359 |
| P/FP | 506-507 | 508-508 | 509-509 |
| DR | 360 | 361 | 362 |
| P/FP | 510-511 | 512-512 | 513-514 |
| DR | 363 | 364 | 365 |
| P/FP | 515-515 | 516-516 | 517-518 |
| DR | 366 | 367 | 368 |
| P/FP | 519-519 | 520-521 | 522-522 |
| DR | 369 | 370 | 371 |
| P/FP | 523-523 | 524-525 | 526-526 |
| DR | 372 | 373 | 374 |
| P/FP | 527-528 | 529-529 | 530-530 |
| DR | 375 | 376 | 377 |
| P/FP | 531-532 | 533-533 | 534-535 |
| DR | 378 | 379 | 380 |
| P/FP | 536-536 | 537-538 | 539-539 |
| DR | 381 | 382 | 383 |
| P/FP | 540-540 | 541-542 | 543-543 |
| DR | 384 | 385 | 386 |
| P/FP | 544-545 | 546-546 | 547-547 |
| DR | 387 | 388 | 389 |
| P/FP | 548-549 | 550-550 | 551-552 |
| DR | 390 | 391 | 392 |
| P/FP | 553-553 | 554-554 | 555-556 |
| DR | 393 | 394 | 395 |
| P/FP | 557-557 | 558-559 | 560-560 |
| DR | 396 | 397 | |

561-653

| | | | |
|------|---------|---------|---------|
| P/FP | 561-561 | 562-563 | 564-564 |
| DR | 399 | 400 | 401 |
| P/FP | 565-566 | 567-567 | 568-569 |
| DR | 402 | 403 | 404 |
| P/FP | 570-570 | 571-571 | 572-573 |
| DR | 405 | 406 | 407 |
| P/FP | 574-574 | 575-576 | 577-577 |
| DR | 408 | 409 | 410 |
| P/FP | 578-578 | 579-580 | 581-581 |
| DR | 411 | 412 | 413 |
| P/FP | 582-583 | 584-584 | 585-585 |
| DR | 414 | 415 | 416 |
| P/FP | 586-587 | 588-588 | 589-590 |
| DR | 417 | 418 | 419 |
| P/FP | 591-591 | 592-592 | 593-594 |
| DR | 420 | 421 | 422 |
| P/FP | 595-595 | 596-597 | 598-598 |
| DR | 423 | 424 | 425 |
| P/FP | 599-600 | 601-601 | 602-602 |
| DR | 426 | 427 | 428 |
| P/FP | 603-604 | 605-605 | 606-607 |
| DR | 429 | 430 | 431 |
| P/FP | 608-608 | 609-609 | 610-611 |
| DR | 432 | 433 | 434 |
| P/FP | 612-612 | 613-614 | 615-615 |
| DR | 435 | 436 | 437 |
| P/FP | 616-616 | 617-618 | 619-619 |
| DR | 438 | 439 | 440 |
| P/FP | 620-621 | 622-622 | 623-623 |
| DR | 441 | 442 | 443 |
| P/FP | 624-625 | 626-626 | 627-628 |
| DR | 444 | 445 | 446 |
| P/FP | 629-629 | 630-630 | 631-632 |
| DR | 447 | 448 | 449 |
| P/FP | 633-633 | 634-635 | 636-636 |
| DR | 450 | 451 | 452 |
| P/FP | 637-638 | 639-639 | 640-640 |
| DR | 453 | 454 | 455 |
| P/FP | 641-642 | 643-643 | 644-645 |
| DR | 456 | 457 | 458 |
| P/FP | 646-646 | 647-647 | 648-649 |
| DR | 459 | 460 | 461 |
| P/FP | 650-650 | 651-652 | 653-653 |
| DR | 462 | 463 | 464 |

654-746

| | | | |
|------|---------|---------|---------|
| P/FP | 654-654 | 655-656 | 657-657 |
| DR | 465 | 466 | 467 |
| P/FP | 658-659 | 660-660 | 661-661 |
| DR | 468 | 469 | 470 |
| P/FP | 662-663 | 664-664 | 665-666 |
| DR | 471 | 472 | 473 |
| P/FP | 667-667 | 668-669 | 670-670 |
| DR | 474 | 475 | 476 |
| P/FP | 671-671 | 672-673 | 674-674 |
| DR | 477 | 478 | 479 |
| P/FP | 675-676 | 677-677 | 678-678 |
| DR | 480 | 481 | 482 |
| P/FP | 679-680 | 681-681 | 682-683 |
| DR | 483 | 484 | 485 |
| P/FP | 684-684 | 685-685 | 686-687 |
| DR | 486 | 487 | 488 |
| P/FP | 688-688 | 689-690 | 691-691 |
| DR | 489 | 490 | 491 |
| P/FP | 692-692 | 693-694 | 695-695 |
| DR | 492 | 493 | 494 |
| P/FP | 696-697 | 698-698 | 699-700 |
| DR | 495 | 496 | 497 |
| P/FP | 701-701 | 702-702 | 703-704 |
| DR | 498 | 499 | 500 |
| P/FP | 705-705 | 706-707 | 708-708 |
| DR | 501 | 502 | 503 |
| P/FP | 709-709 | 710-711 | 712-712 |
| DR | 504 | 505 | 506 |
| P/FP | 713-714 | 715-715 | 716-716 |
| DR | 507 | 508 | 509 |
| P/FP | 717-718 | 719-719 | 720-721 |
| DR | 510 | 511 | 512 |
| P/FP | 722-722 | 723-723 | 724-725 |
| DR | 513 | 514 | 515 |
| P/FP | 726-726 | 727-728 | 729-729 |
| DR | 516 | 517 | 518 |
| P/FP | 730-730 | 731-732 | 733-733 |
| DR | 519 | 520 | 521 |
| P/FP | 734-735 | 736-736 | 737-738 |
| DR | 522 | 523 | 524 |
| P/FP | 739-739 | 740-740 | 741-742 |
| DR | 525 | 526 | 527 |
| P/FP | 743-743 | 744-745 | 746-746 |
| DR | 528 | 529 | 530 |

747-847

| | | | |
|------|---------|---------|---------|
| P/FP | 747-747 | 748-749 | 750-750 |
| DR | 531 | 532 | 533 |
| P/FP | 751-752 | 753-753 | 754-754 |
| DR | 534 | 535 | 536 |
| P/FP | 755-756 | 757-757 | 758-759 |
| DR | 537 | 538 | 539 |
| P/FP | 760-760 | 761-761 | 762-763 |
| DR | 540 | 541 | 542 |
| P/FP | 764-764 | 765-766 | 767-767 |
| DR | 543 | 544 | 545 |
| P/FP | 768-769 | 770-770 | 771-771 |
| DR | 546 | 547 | 548 |
| P/FP | 772-773 | 774-774 | 775-776 |
| DR | 549 | 550 | 551 |
| P/FP | 777-777 | 778-778 | 779-780 |
| DR | 552 | 553 | 554 |
| P/FP | 781-781 | 782-783 | 784-784 |
| DR | 555 | 556 | 557 |
| P/FP | 785-785 | 786-787 | 788-788 |
| DR | 558 | 559 | 560 |
| P/FP | 789-790 | 791-791 | 792-792 |
| DR | 561 | 562 | 563 |
| P/FP | 793-794 | 795-795 | 796-797 |
| DR | 564 | 565 | 566 |
| P/FP | 798-798 | 799-800 | 801-801 |
| DR | 567 | 568 | 569 |
| P/FP | 802-802 | 803-804 | 805-805 |
| DR | 570 | 571 | 572 |
| P/FP | 806-807 | 808-808 | 809-809 |
| DR | 573 | 574 | 575 |
| P/FP | 810-811 | 812-812 | 813-814 |
| DR | 576 | 577 | 578 |
| P/FP | 815-815 | 816-816 | 817-818 |
| DR | 579 | 580 | 581 |
| P/FP | 819-819 | 820-821 | 822-822 |
| DR | 582 | 583 | 584 |
| P/FP | 823-823 | 824-825 | 826-826 |
| DR | 585 | 586 | 587 |
| P/FP | 827-828 | 829-829 | 830-830 |
| DR | 588 | 589 | 590 |
| P/FP | 831-832 | 833-833 | 834-835 |
| DR | 591 | 592 | 593 |
| P/FP | 836-836 | 837-838 | 839-839 |
| DR | 594 | 595 | 596 |
| P/FP | 840-840 | 841-842 | 843-843 |
| DR | 597 | 598 | 599 |
| P/FP | 844-845 | 846-846 | 847-847 |
| DR | 600 | 601 | 602 |

| | | | |
|------|---------|---------|---------|
| P/FP | 848-849 | 850-850 | 851-852 |
| DR | 603 | 604 | 605 |
| P/FP | 853-853 | 854-854 | 855-856 |
| DR | 606 | 607 | 608 |
| P/FP | 857-857 | 858-859 | 860-860 |
| DR | 609 | 610 | 611 |
| P/FP | 861-861 | 862-863 | 864-864 |
| DR | 612 | 613 | 614 |
| P/FP | 865-866 | 867-867 | 868-869 |
| DR | 615 | 616 | 617 |
| P/FP | 870-870 | 871-871 | 872-873 |
| DR | 618 | 619 | 620 |
| P/FP | 874-874 | 875-876 | 877-877 |
| DR | 621 | 622 | 623 |
| P/FP | 878-878 | 879-880 | 881-881 |
| DR | 624 | 625 | 626 |
| P/FP | 882-883 | 884-884 | 885-885 |
| DR | 627 | 628 | 629 |
| P/FP | 886-887 | 888-888 | 889-890 |
| DR | 630 | 631 | 632 |
| P/FP | 891-891 | 892-892 | 893-894 |
| DR | 633 | 634 | 635 |
| P/FP | 895-895 | 896-897 | 898-898 |
| DR | 636 | 637 | 638 |
| P/FP | 899-900 | 901-901 | 902-902 |
| DR | 639 | 640 | 641 |
| P/FP | 903-904 | 905-905 | 906-907 |
| DR | 642 | 643 | 644 |
| P/FP | 908-908 | 909-909 | 910-911 |
| DR | 645 | 646 | 647 |
| P/FP | 912-912 | 913-914 | 915-915 |
| DR | 648 | 649 | 650 |
| P/FP | 916-916 | 917-918 | 919-919 |
| DR | 651 | 652 | 653 |
| P/FP | 920-921 | 922-922 | 923-923 |
| DR | 654 | 655 | 656 |
| P/FP | 924-925 | 926-926 | 927-928 |
| DR | 657 | 658 | 659 |
| P/FP | 929-929 | 930-930 | 931-932 |
| DR | 660 | 661 | 662 |
| P/FP | 933-933 | 934-935 | 936-936 |
| DR | 663 | 664 | 665 |
| P/FP | 937-938 | 939-939 | 940-940 |
| DR | 666 | 667 | 668 |

941--1038

| | | | |
|------|-----------|-----------|-----------|
| P/FP | 941-942 | 943-943 | 944-945 |
| DR | 669 | 670 | 671 |
| P/FP | 946-946 | 947-947 | 948-949 |
| DR | 672 | 673 | 674 |
| P/FP | 950-950 | 951-952 | 953-953 |
| DR | 675 | 676 | 677 |
| P/FP | 954-954 | 955-956 | 957-957 |
| DR | 678 | 679 | 680 |
| P/FP | 958-959 | 960-960 | 961-961 |
| DR | 681 | 682 | 683 |
| P/FP | 962-963 | 964-964 | 965-966 |
| DR | 684 | 685 | 686 |
| P/FP | 967-967 | 968-969 | 970-970 |
| DR | 687 | 688 | 689 |
| P/FP | 971-971 | 972-973 | 974-974 |
| DR | 690 | 691 | 692 |
| P/FP | 975-976 | 977-977 | 978-978 |
| DR | 693 | 694 | 695 |
| P/FP | 979-980 | 981-981 | 982-983 |
| DR | 696 | 697 | 698 |
| P/FP | 984-984 | 985-985 | 986-987 |
| DR | 699 | 700 | 701 |
| P/FP | 988-988 | 989-990 | 991-991 |
| DR | 702 | 703 | 704 |
| P/FP | 992-992 | 993-994 | 995-995 |
| DR | 705 | 706 | 707 |
| P/FP | 996-997 | 998-998 | 999-1000 |
| DR | 708 | 709 | 710 |
| P/FP | 1001-1001 | 1002-1002 | 1003-1004 |
| DR | 711 | 712 | 713 |
| P/FP | 1005-1005 | 1006-1007 | 1008-1008 |
| DR | 714 | 715 | 716 |
| P/FP | 1009-1009 | 1010-1011 | 1012-1012 |
| DR | 717 | 718 | 719 |
| P/FP | 1013-1014 | 1015-1015 | 1016-1016 |
| DR | 720 | 721 | 722 |
| P/FP | 1017-1018 | 1019-1019 | 1020-1021 |
| DR | 723 | 724 | 725 |
| P/FP | 1022-1022 | 1023-1023 | 1024-1025 |
| DR | 726 | 727 | 728 |
| P/FP | 1026-1026 | 1027-1028 | 1029-1029 |
| DR | 729 | 730 | 731 |
| P/FP | 1030-1030 | 1031-1032 | 1033-1033 |
| DR | 732 | 733 | 734 |
| P/FP | 1034-1035 | 1036-1036 | 1037-1038 |
| DR | 735 | 736 | 737 |

1039--1130

| | | | |
|------|-----------|-----------|-----------|
| P/FP | 1039-1039 | 1040-1040 | 1041-1041 |
| DR | 738 | 739 | 740 |
| P/FP | 1043-1043 | 1044-1044 | 1046-1046 |
| DR | 741 | 742 | 743 |
| P/FP | 1047-1047 | 1048-1048 | 1050-1050 |
| DR | 744 | 745 | 746 |
| P/FP | 1051-1052 | 1053-1053 | 1054-1054 |
| DR | 747 | 748 | 749 |
| P/FP | 1055-1056 | 1057-1057 | 1058-1058 |
| DR | 750 | 751 | 752 |
| P/FP | 1060-1060 | 1061-1061 | 1062-1062 |
| DR | 753 | 754 | 755 |
| P/FP | 1064-1064 | 1065-1066 | 1067-1067 |
| DR | 756 | 757 | 758 |
| P/FP | 1068-1069 | 1070-1070 | 1071-1071 |
| DR | 759 | 760 | 761 |
| P/FP | 1072-1073 | 1074-1074 | 1075-1075 |
| DR | 762 | 763 | 764 |
| P/FP | 1077-1077 | 1078-1078 | 1079-1079 |
| DR | 765 | 766 | 767 |
| P/FP | 1081-1081 | 1082-1083 | 1084-1084 |
| DR | 768 | 769 | 770 |
| P/FP | 1085-1085 | 1086-1087 | 1088-1088 |
| DR | 771 | 772 | 773 |
| P/FP | 1089-1090 | 1091-1091 | 1092-1092 |
| DR | 774 | 775 | 776 |
| P/FP | 1093-1094 | 1095-1095 | 1096-1096 |
| DR | 777 | 778 | 779 |
| P/FP | 1098-1098 | 1099-1100 | 1101-1101 |
| DR | 780 | 781 | 782 |
| P/FP | 1102-1102 | 1103-1104 | 1105-1105 |
| DR | 783 | 784 | 785 |
| P/FP | 1106-1107 | 1108-1108 | 1109-1109 |
| DR | 786 | 787 | 788 |
| P/FP | 1110-1111 | 1112-1112 | 1113-1113 |
| DR | 789 | 790 | 791 |
| P/FP | 1115-1115 | 1116-1116 | 1117-1117 |
| DR | 792 | 793 | 794 |
| P/FP | 1119-1119 | 1120-1121 | 1122-1122 |
| DR | 795 | 796 | 797 |
| P/FP | 1123-1123 | 1124-1125 | 1126-1126 |
| DR | 798 | 799 | 800 |
| P/FP | 1127-1128 | 1129-1129 | 1130-1130 |
| DR | 801 | 802 | 803 |

| | | |
|-----------|-----------|-----------|
| 1131-1132 | 1133-1133 | 1134-1135 |
| 804 | 805 | 806 |
| 1136-1136 | 1137-1138 | 1139-1139 |
| 807 | 808 | 809 |
| 1140-1140 | 1141-1142 | 1143-1143 |
| 810 | 811 | 812 |
| 1144-1145 | 1146-1146 | 1147-1147 |
| 813 | 814 | 815 |
| 1148-1149 | 1150-1150 | 1151-1152 |
| 816 | 817 | 818 |
| 1153-1153 | 1154-1154 | 1155-1156 |
| 819 | 820 | 821 |
| 1157-1157 | 1158-1159 | 1160-1160 |
| 822 | 823 | 824 |
| 1161-1161 | 1162-1163 | 1164-1164 |
| 825 | 826 | 827 |
| 1165-1166 | 1167-1167 | 1168-1169 |
| 828 | 829 | 830 |
| 1170-1170 | 1171-1171 | 1172-1173 |
| 831 | 832 | 833 |
| 1174-1174 | 1175-1176 | 1177-1177 |
| 834 | 835 | 836 |
| 1178-1178 | 1179-1180 | 1181-1181 |
| 837 | 838 | 839 |
| 1182-1183 | 1184-1184 | 1185-1185 |
| 840 | 841 | 842 |
| 1186-1187 | 1188-1188 | 1189-1190 |
| 843 | 844 | 845 |
| 1191-1191 | 1192-1192 | 1193-1194 |
| 846 | 847 | 848 |
| 1195-1195 | 1196-1197 | 1198-1198 |
| 849 | 850 | 851 |
| 1199-1200 | 1201-1201 | 1202-1202 |
| 852 | 853 | 854 |
| 1203-1204 | 1205-1205 | 1206-1207 |
| 855 | 856 | 857 |
| 1208-1208 | 1209-1209 | 1210-1211 |
| 858 | 859 | 860 |
| 1212-1212 | 1213-1214 | 1215-1215 |
| 861 | 862 | 863 |
| 1216-1216 | 1217-1218 | 1219-1219 |
| 864 | 865 | 866 |
| 1220-1221 | 1222-1222 | 1223-1223 |
| 867 | 868 | 869 |
| 1224-1225 | 1226-1226 | 1227-1228 |
| 870 | 871 | 872 |

1229--1325

| | | | |
|------|-----------|-----------|-----------|
| P/FP | 1229-1229 | 1230-1230 | 1231-1232 |
| DR | 873 | 874 | 875 |
| P/FP | 1233-1233 | 1234-1235 | 1236-1236 |
| DR | 876 | 877 | 878 |
| P/FP | 1237-1238 | 1239-1239 | 1240-1240 |
| DR | 879 | 880 | 881 |
| P/FP | 1241-1242 | 1243-1243 | 1244-1245 |
| DR | 882 | 883 | 884 |
| P/FP | 1246-1246 | 1247-1247 | 1248-1249 |
| DR | 885 | 886 | 887 |
| P/FP | 1250-1250 | 1251-1252 | 1253-1253 |
| DR | 888 | 889 | 890 |
| P/FP | 1254-1254 | 1255-1256 | 1257-1257 |
| DR | 891 | 892 | 893 |
| P/FP | 1258-1259 | 1260-1260 | 1261-1261 |
| DR | 894 | 895 | 896 |
| P/FP | 1262-1263 | 1264-1264 | 1265-1266 |
| DR | 897 | 898 | 899 |
| P/FP | 1267-1267 | 1268-1269 | 1270-1270 |
| DR | 900 | 901 | 902 |
| P/FP | 1271-1271 | 1272-1273 | 1274-1274 |
| DR | 903 | 904 | 905 |
| P/FP | 1275-1276 | 1277-1277 | 1278-1278 |
| DR | 906 | 907 | 908 |
| P/FP | 1279-1280 | 1281-1281 | 1282-1283 |
| DR | 909 | 910 | 911 |
| P/FP | 1284-1284 | 1285-1285 | 1286-1287 |
| DR | 912 | 913 | 914 |
| P/FP | 1288-1288 | 1289-1290 | 1291-1291 |
| DR | 915 | 916 | 917 |
| P/FP | 1292-1292 | 1293-1294 | 1295-1295 |
| DR | 918 | 919 | 920 |
| P/FP | 1296-1297 | 1298-1298 | 1299-1300 |
| DR | 921 | 922 | 923 |
| P/FP | 1301-1301 | 1302-1302 | 1303-1304 |
| DR | 924 | 925 | 926 |
| P/FP | 1305-1305 | 1306-1307 | 1308-1308 |
| DR | 927 | 928 | 929 |
| P/FP | 1309-1309 | 1310-1311 | 1312-1312 |
| DR | 930 | 931 | 932 |
| P/FP | 1313-1314 | 1315-1315 | 1316-1316 |
| DR | 933 | 934 | 935 |
| P/FP | 1317-1318 | 1319-1319 | 1320-1321 |
| DR | 936 | 937 | 938 |
| P/FP | 1322-1322 | 1323-1323 | 1324-1325 |
| DR | 939 | 940 | 941 |

1326--1418

| | | | |
|------|-----------|-----------|-----------|
| P/FP | 1326-1326 | 1327-1328 | 1329-1329 |
| DR | 942 | 943 | 944 |
| P/FP | 1330-1330 | 1331-1332 | 1333-1333 |
| DR | 945 | 946 | 947 |
| P/FP | 1334-1335 | 1336-1336 | 1337-1338 |
| DR | 948 | 949 | 950 |
| P/FP | 1339-1339 | 1340-1340 | 1341-1342 |
| DR | 951 | 952 | 953 |
| P/FP | 1343-1343 | 1344-1345 | 1346-1346 |
| DR | 954 | 955 | 956 |
| P/FP | 1347-1347 | 1348-1349 | 1350-1350 |
| DR | 957 | 958 | 959 |
| P/FP | 1351-1352 | 1353-1353 | 1354-1354 |
| DR | 960 | 961 | 962 |
| P/FP | 1355-1356 | 1357-1357 | 1358-1359 |
| DR | 963 | 964 | 965 |
| P/FP | 1360-1360 | 1361-1361 | 1362-1363 |
| DR | 966 | 967 | 968 |
| P/FP | 1364-1364 | 1365-1366 | 1367-1367 |
| DR | 969 | 970 | 971 |
| P/FP | 1368-1369 | 1370-1370 | 1371-1371 |
| DR | 972 | 973 | 974 |
| P/FP | 1372-1373 | 1374-1374 | 1375-1376 |
| DR | 975 | 976 | 977 |
| P/FP | 1377-1377 | 1378-1378 | 1379-1380 |
| DR | 978 | 979 | 980 |
| P/FP | 1381-1381 | 1382-1383 | 1384-1384 |
| DR | 981 | 982 | 983 |
| P/FP | 1385-1385 | 1386-1387 | 1388-1388 |
| DR | 984 | 985 | 986 |
| P/FP | 1389-1390 | 1391-1391 | 1392-1392 |
| DR | 987 | 988 | 989 |
| P/FP | 1393-1394 | 1395-1395 | 1396-1397 |
| DR | 990 | 991 | 992 |
| P/FP | 1398-1398 | 1399-1400 | 1401-1401 |
| DR | 993 | 994 | 995 |
| P/FP | 1402-1402 | 1403-1404 | 1405-1405 |
| DR | 996 | 997 | 998 |
| P/FP | 1406-1407 | 1408-1408 | 1409-1409 |
| DR | 999 | 1000 | 1001 |
| P/FP | 1410-1411 | 1412-1412 | 1413-1414 |
| DR | 1002 | 1003 | 1004 |
| P/FP | 1415-1415 | 1416-1416 | 1417-1418 |
| DR | 1005 | 1006 | 1007 |